

ਤੁਰੰਤ ਰਿਲੀਜ਼ ਲਈ

## ਬ੍ਰੈਂਪਟਨ ਦੇ ਨਿਵਾਸੀਆਂ ਨੂੰ ਸਿਟੀ ਦੇ ਮਹੱਤਵਪੂਰਣ ਪ੍ਰੋਜੈਕਟਾਂ ਬਾਰੇ ਆਪਣੀ ਰਾਏ ਦੇਣ ਲਈ ਸੱਦਾ ਦਿੱਤਾ ਜਾ ਰਿਹਾ ਹੈ

ਬ੍ਰੈਂਪਟਨ, ਓਨਟਾਰੀਓ (7 ਜੁਲਾਈ, 2020) – ਸਿਟੀ ਆਫ ਬ੍ਰੈਂਪਟਨ ਵਿਕਸਿਤ ਹੋ ਰਹੀ ਹੈ। ਨਿਵਾਸੀ ਇਹ ਨਿਰਧਾਰਤ ਕਰਨ ਵਿੱਚ ਭੂਮਿਕਾ ਨਿਭਾਉਂਦੇ ਹਨ ਕਿ ਆਉਣ ਵਾਲੇ ਸਾਲਾਂ ਵਿੱਚ ਸ਼ਹਿਰ ਕਿਹੋ ਜਿਹਾ ਦਿਖਾਈ ਦੇਵੇ। ਜੁਲਾਈ ਵਿੱਚ, ਨਿਵਾਸੀਆਂ ਕੋਲ ਪੰਜ ਨਵੇਂ ਅਤੇ ਰੋਮਾਂਚਕ ਪ੍ਰੋਜੈਕਟਾਂ ਬਾਰੇ ਆਪਣੇ ਸੁਝਾਅ ਪ੍ਰਦਾਨ ਕਰਨ ਦਾ ਮੌਕਾ ਹੈ।

ਸ਼ਾਮਲ ਹੋਣ ਦੇ ਸਾਰੇ ਮੌਜੂਦਾ ਮੌਕੇ [www.brampton.ca/engage](http://www.brampton.ca/engage) ਤੇ ਸੂਚੀਬੱਧ ਹਨ।

### ਲਾਈਟ ਰੇਲ ਟ੍ਰਾਂਜ਼ਿਟ ਦਾ ਵਿਸਤਾਰ

ਨਿਵਾਸੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ 31 ਜੁਲਾਈ ਤੱਕ, ਵਰਚੁਅਲ ਓਪਨ ਹਾਊਸ ਤੇ ਜਾਣ ਅਤੇ ਲਾਈਟ ਰੇਲ ਟ੍ਰਾਂਜ਼ਿਟ (ਐਲ.ਆਰ.ਟੀ.) (Light Rail Transit) (LRT) ਦੇ ਵਿਸਤਾਰ ਬਾਰੇ ਆਪਣੇ ਸੁਝਾਅ ਦੇਣ। ਸਟੀਲਸ ਅਵੇਨਿਊ (Steels Avenue) ਵਿਖੇ ਬ੍ਰੈਂਪਟਨ ਗੇਟਵੇ ਟਰਮੀਨਲ (Brampton Gateway Terminal) ਤੋਂ ਬ੍ਰੈਂਪਟਨ ਗੇ ਸਟੇਸ਼ਨ (Brampton GO Station) ਤੱਕ, ਮੇਨ ਸਟ੍ਰੀਟ (Main Street) ਤੇ, ਯੋਨਾਬੱਧ ਹੁਰੋਨਟਾਰੀਓ ਐਲ.ਆਰ.ਟੀ. (Hurontario LRT) ਦਾ ਵਿਸਤਾਰ ਕਰਨਾ, ਟ੍ਰਾਂਜ਼ਿਟ ਦੀ ਮੁੱਖ ਤਰਜੀਹ ਹੈ। ਨਾਲ ਹੀ, ਇਹ ਸਿਟੀ ਵਾਸਤੇ ਸ਼ਹਿਰ ਵੱਲੋਂ ਬਣਾਇਆ ਜਾਣ ਵਾਲਾ ਪ੍ਰੋਜੈਕਟ ਹੈ। ਤਰਜੀਹੀ ਰੂਟ ਦੀ ਸਿਫਾਰਿਸ਼, ਕੁਦਰਤੀ, ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਵਾਤਾਵਰਣ ਦੇ ਨਾਲ-ਨਾਲ, ਟ੍ਰਾਂਸਪੋਰਟੇਸ਼ਨ ਸਬੰਧੀ ਕਾਰਕਾਂ ਨਾਲ ਜੁੜੇ ਕੁਝ ਮਾਪਦੰਡਾਂ ਦੇ ਆਧਾਰ ਤੇ ਕੀਤੀ ਜਾਵੇਗੀ।

### ਵਿਲੀਅਮਸ ਪਾਰਕਵੇ ਰਿਵਿਊ

ਆਪਣੇ ਨਿਵਾਸੀਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ, ਸਿਟੀ ਸੜਕਾਂ ਬਣਾ ਰਹੀ ਹੈ। ਵਿਲੀਅਮਸ ਪਾਰਕਵੇ ਰਿਵਿਊ (Williams Parkway Review) ਬਾਰੇ ਇੱਕ ਸਰਵੇਖਣ, 1 ਅਗਸਤ ਤੱਕ ਐਨਲਾਈਨ ਉਪਲਬਧ ਹੈ। ਨਿਵਾਸੀ ਉਸ ਬਾਰੇ ਟਿੱਪਣੀ ਕਰ ਸਕਦੇ ਹਨ, ਜੋ ਉਹਨਾਂ ਲਈ ਮਹੱਤਵਪੂਰਣ ਹੈ: ਚੌੜਾ ਪੈਦਲ ਚੱਲਣ ਦਾ ਰਸਤਾ, ਵੱਧ ਸੁਰੱਖਿਅਤ ਬਾਈਕ ਵਾਲਾ ਰਸਤਾ, ਸਮਰਪਿਤ ਟ੍ਰਾਂਜ਼ਿਟ ਲੇਨ ਜਾਂ ਕਾਰਾਂ ਲਈ ਸੜਕ ਤੇ ਵੱਧ ਜਗ੍ਹਾ।

### ਵੋਡਨ ਸਟ੍ਰੀਟ ਈਸਟ/ਵੈਸਟ ਸਾਈਕਲਿੰਗ ਕੋਰੀਡੋਰ

ਸਿਟੀ ਵੱਖਰੀਆਂ ਬਾਈਕ ਲੇਨਾਂ ਦੇ ਨਾਲ, ਲੜੀਵਾਰ ਅਤੇ ਜੁੜਿਆ ਹੋਇਆ ਪੂਰਬ-ਪੱਛਮ ਸਾਈਕਲਿੰਗ ਕੋਰੀਡੋਰ ਬਣਾ ਰਹੀ ਹੈ। ਇਸਨੂੰ ਬ੍ਰੈਂਪਟਨ 2040 ਵਿਜ਼ਨ (Brampton 2040 Vision) ਵਿੱਚ ਮੁੱਖ ਤਰਜੀਹ ਦੇ ਤੌਰ ਤੇ ਦਿੱਤਾ ਗਿਆ ਹੈ। ਇਹ ਸਾਈਕਲਿੰਗ ਕੋਰੀਡੋਰ, ਸਾਈਕਲ ਸਵਾਰਾਂ ਨੂੰ ਸਾਈਕਲ ਚਲਾਉਣ ਦਾ ਵੱਧ ਅਰਾਮਦੇਹ ਅਤੇ ਸੁਰੱਖਿਅਤ ਵਿਕਲਪ ਪ੍ਰਦਾਨ ਕਰੇਗਾ ਅਤੇ ਮੌਜੂਦਾ ਉੱਤਰੀ-ਦੱਖਣੀ ਪਗਡੰਡੀਆਂ ਤੱਕ ਪਹੁੰਚ ਪ੍ਰਦਾਨ ਕਰੇਗਾ। ਨਿਵਾਸੀ ਹੋਰ ਜਾਣਕਾਰੀ ਪ੍ਰਾਪਤ ਕਰਕੇ, ਵੋਡਨ ਸਟ੍ਰੀਟ (Vodden Street), ਹੋਡਨ ਬੁਲੇਵਾਰਡ (Howden Boulevard) ਅਤੇ ਹੈਨਓਵਰ ਰੋਡ (Hanover Road) ਦੇ ਨਾਲ-ਨਾਲ, ਲਗਭਗ 7 ਕਿਲੋਮੀਟਰ ਦੀਆਂ ਸਾਈਕਲ ਚਲਾਉਣ ਦੀਆਂ ਸਹੂਲਤਾਂ ਬਾਰੇ ਸੁਝਾਅ ਸਾਂਝੇ ਕਰ ਸਕਦੇ ਹਨ।

### ਤੀਜੀ ਟ੍ਰਾਂਜ਼ਿਟ ਫੈਸਿਲਿਟੀ

ਬ੍ਰੈਂਪਟਨ ਟ੍ਰਾਂਜ਼ਿਟ (Brampton Transit), ਕੈਨੇਡਾ ਦੇ ਸਭ ਤੋਂ ਵੱਧ ਵਿਕਸਿਤ ਹੋਣ ਵਾਲੇ ਟ੍ਰਾਂਜ਼ਿਟ ਨੈੱਟਵਰਕਾਂ ਵਿੱਚੋਂ ਇੱਕ ਹੈ। ਤੀਬਰ ਵਾਧੇ ਦੀ ਮੰਗ ਨੂੰ ਪੂਰਾ ਕਰਨ ਵਾਸਤੇ, ਸਿਟੀ, ਟ੍ਰਾਂਜ਼ਿਟ ਦੇਖਭਾਲ ਵਾਲੀ ਅਤੇ ਸੰਚਾਲਨ ਵਾਲੀ ਇੱਕ ਤੀਜੀ ਫੈਸਿਲਿਟੀ ਦੀ ਯੋਜਨਾ ਬਣਾ ਰਹੀ ਹੈ। ਜਨਤਾ ਲਈ ਪ੍ਰੋਜੈਕਟ ਬਾਰੇ ਹੋਰ ਜਾਣਨ ਅਤੇ ਸੁਝਾਅ ਦੇਣ ਵਾਸਤੇ, ਵਰਚੁਅਲ ਓਪਨ ਹਾਊਸ, 15 ਜੁਲਾਈ ਤੱਕ ਐਨਲਾਈਨ ਉਪਲਬਧ ਹੈ।

**ਟੂਰਿਜ਼ਮ ਸਟ੍ਰੈਟਜੀ**

ਨਿਵਾਸੀਆਂ, ਆਉਣ ਵਾਲਿਆਂ (ਵਿਜੀਟਰਾਂ) ਅਤੇ ਸਟੇਕਹੋਲਡਰਾਂ ਨੂੰ ਸਿਟੀ ਦੀ [ਪਹਿਲੀ ਟੂਰਿਜ਼ਮ ਸਟ੍ਰੈਟਜੀ \(first ever Tourism Strategy\)](#) ਬਾਰੇ ਆਪਣੇ ਰਾਏ ਦੇਣ ਲਈ ਸੱਦਾ ਦਿੱਤਾ ਜਾਂਦਾ ਹੈ। ਇਹ ਕਾਰਜਨੀਤੀ, ਸਿਟੀ ਦੀ ਇਕੋਨੋਮਿਕ ਰਿਕਵਰੀ ਸਟ੍ਰੈਟਜੀ (Economic Recovery Strategy) ਦੇ ਮੁਤਾਬਕ ਕੀਤੀਆਂ ਜਾਣ ਵਾਲੀਆਂ, ਆਰਥਿਕ ਬਹਾਲੀ ਅਤੇ ਛੋਟੀਆਂ ਭਾਈਚਾਰਕ/ਲੋਕਲ ਪਹਿਲਕਦਮੀਆਂ ਤੇ ਧਿਆਨ ਕੇਂਦਰਿਤ ਕਰਕੇ, ਬ੍ਰੈਂਪਟਨ ਦੇ ਛੋਟੇ ਅਤੇ ਲੰਮੀ-ਸਿਆਦ ਦੇ ਟੂਰਿਜ਼ਮ ਵਾਧੇ ਤੇ ਧਿਆਨ ਦੇਵੇਗੀ। ਟੂਰਿਜ਼ਮ ਸਟ੍ਰੈਟਜੀ, ਘਰੇਲੂ ਟੂਰਿਜ਼ਮ ਨੂੰ ਵਧਾਉਣ ਦੇ ਮੌਕਿਆਂ ਦੀ ਪਛਾਣ ਕਰੇਗੀ। ਸ਼ਾਮਲ ਹੋਣ ਦੇ ਮੌਕਿਆਂ ਵਿੱਚ ਇੱਕ ਨਿਵਾਸੀ ਸਰਵੇਖਣ ਸ਼ਾਮਲ ਕੀਤਾ ਗਿਆ ਹੈ, ਜੋ 20 ਜੁਲਾਈ ਤੱਕ ਖੁੱਲ੍ਹਾ ਹੈ। ਮੰਗਲਵਾਰ, 14 ਜੁਲਾਈ ਨੂੰ ਸ਼ਾਮ 7 ਵਜੇ, ਨਿਵਾਸੀਆਂ ਦੇ ਇੰਟਰਵਿਊ ਅਤੇ ਆਭਾਸੀ (ਵਰਚੁਅਲ) ਜਨਤਕ ਮਸ਼ਵਰੇ ਲਏ ਜਾਣਗੇ।

**ਹਵਾਲੇ**

“ਅਸੀਂ ਜੋ ਵੀ ਕਰਦੇ ਹਾਂ, ਨਿਵਾਸੀ ਉਸ ਸਭ ਦਾ ਕੇਂਦਰ ਹੁੰਦੇ ਹਨ। ਗ੍ਰੀਨ, ਸਿਹਤਮੰਦ, ਸੁਰੱਖਿਅਤ ਅਤੇ ਮੌਜੂਦਾ ਸਿਟੀ ਬਣਾਉਣਾ ਜਾਰੀ ਰੱਖਣ ਵਾਸਤੇ, ਸਾਡੇ ਲਈ ਉਹਨਾਂ ਦੇ ਸੁਝਾਅ ਜ਼ਰੂਰੀ ਹਨ। ਮੈਂ ਸਾਰੇ ਬ੍ਰੈਂਪਟਨ ਵਾਸੀਆਂ ਨੂੰ ਸਲਾਹ ਦਿੰਦਾ ਹਾਂ ਕਿ ਉਹ ਜਨਤਕ ਸ਼ਮੂਲੀਅਤ ਦੇ ਇਹਨਾਂ ਮੌਕਿਆਂ ਵਿੱਚ ਹਿੱਸਾ ਲੈਣ ਅਤੇ ਸਿਟੀ ਦੇ ਕਈ ਜਾਰੀ, ਪਰਿਵਰਤਨਕਾਰੀ ਪ੍ਰੋਜੈਕਟਾਂ ਬਾਰੇ ਹੋਰ ਜਾਣਨ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਸਿਟੀ ਆਫ ਬ੍ਰੈਂਪਟਨ ਲਈ ਸਾਡੇ ਭਾਈਚਾਰੇ ਦੀ ਸਿਹਤ ਅਤੇ ਤੰਦਰੁਸਤੀ ਲਗਾਤਾਰ ਸਭ ਤੋਂ ਵੱਧ ਮਹੱਤਵਪੂਰਣ ਬਣੀ ਹੋਈ ਹੈ। ਅਸੀਂ ਕੋਵਿਡ-19 ਮਹਾਂਮਾਰੀ ਦੇ ਦੌਰਾਨ, ਲਗਾਤਾਰ ਸਾਡੇ ਨਿਵਾਸੀਆਂ ਨੂੰ ਸੇਵਾ ਦੇਣ ਦੇ ਨਵੇਂ ਤਰੀਕੇ ਲੱਭ ਰਹੇ ਹਾਂ। ਅਸੀਂ ਜੋ ਵੀ ਕੰਮ ਕਰਦੇ ਹਾਂ, ਉਸ ਵਾਸਤੇ ਭਾਈਚਾਰੇ ਦੇ ਸੁਝਾਅ ਜ਼ਰੂਰੀ ਹਨ। ਇਹਨਾਂ ਵਰਚੁਅਲ ਓਪਨ ਹਾਊਸਿੰਗ ਅਤੇ ਸਰਵੇਖਣਾਂ ਨਾਲ ਨਿਵਾਸੀ, ਆਪਣੇ ਘਰਾਂ ਤੋਂ ਹੀ ਅਰਾਮ ਨਾਲ ਸ਼ਾਮਲ ਹੋ ਸਕਣਗੇ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

-30-

**ਮੀਡੀਆ ਸੰਪਰਕ**

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | [Monika.Duggal@brampton.ca](mailto:Monika.Duggal@brampton.ca)